

ਵਾਲੋ

ਸਕੱਤਰ, ਪੰਜਾਬ ਸਰਕਾਰ,
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ,
ਚੰਡੀਗੜ੍ਹ।

ਸੇਵਾ ਵਿਖੇ

ਪੰਜਾਬ ਰਾਜ ਦੇ ਸਮੂਹ:
ਡਿਪਟੀ ਕਮਿਸ਼ਨਰ।

ਪੱਤਰ ਨੰ: 15/12/2008/ਐਲ. ਡੀ. 1 ਪਾਲਿਸੀ/ 35952-71
ਚੰਡੀਗੜ੍ਹ, ਮਿਤੀ: 14/8/08

ਵਿਸ਼ਾ:- ਅਨੁਸੂਚਿਤ ਜਾਤੀ, ਵਿਮੁਕਤ ਜਾਤੀ, ਜਿਨ੍ਹਾਂ ਵਿੱਚ ਬਾਜੀਗਰ ਪਰਿਵਾਰ ਵੀ ਸ਼ਾਮਲ ਹਨ, ਦੇ ਪਰਿਵਾਰਾਂ ਵਲੋਂ ਗਰਾਮ ਪੰਚਾਇਤ ਦੀ ਸ਼ਾਮਲਾਤ ਜ਼ਮੀਨ, ਜਿਸ ਉਪਰ ਉਨ੍ਹਾਂ ਨੇ ਮਿਤੀ 15-08-2008 ਤੋਂ ਪਹਿਲਾਂ ਮਕਾਨ ਬਣਾਏ ਹੋਏ ਹਨ, ਦੀ ਮਾਲਕੀ ਦੇ ਅਧਿਕਾਰ ਦੇਣ ਸਬੰਧੀ ਸਕੀਮ।

=====

ਅਨੁਸੂਚਿਤ ਜਾਤੀਆਂ ਅਤੇ ਵਿਮੁਕਤ ਜਾਤੀਆਂ, ਜਿਸ ਵਿੱਚ ਬਾਜੀਗਰ ਜਾਤੀ ਵੀ ਸ਼ਾਮਲ ਹੈ, ਦੇ ਗਰੀਬ ਪਰਿਵਾਰਾਂ ਵਲੋਂ ਮਜਬੂਰੀ ਵੱਸ ਗਰਾਮ ਪੰਚਾਇਤਾਂ ਦੀਆਂ ਵਿਹਲੀਆਂ ਪਈਆਂ ਸ਼ਾਮਲਾਤ ਜ਼ਮੀਨਾਂ ਤੇ ਰਿਹਾਇਸ਼ੀ ਮਕਾਨ ਬਣਾ ਲਏ ਹਨ। ਇਹ ਗਰੀਬ ਵਰਗ ਦੇ ਲੋਕ ਆਪਣਾ ਬਸਰ ਸਵੈਮਾਨ ਨਾਲ ਨਹੀਂ ਕਰ ਸਕਦੇ ਕਿਉਂਕਿ ਇਨ੍ਹਾਂ ਨੂੰ ਹਮੇਸ਼ਾ ਆਪਣੇ ਮਕਾਨ ਹੇਠ ਆਏ ਪੰਚਾਇਤ ਰਕਬੇ ਤੋਂ ਬੇ ਦਾਖਲ ਕਰਨ ਦਾ ਡਰਾਬਾ ਦਿੱਤਾ ਜਾਂਦਾ ਹੈ। ਇਸੇ ਆਤ ਵਿੱਚ ਉਨ੍ਹਾਂ ਨੂੰ ਪੰਚਾਇਤੀ ਰਾਜ ਅਦਾਰਿਆਂ ਦੀਆਂ ਚੋਣਾਂ ਵਿੱਚ ਉਮੀਦਵਾਰ ਬਣ ਕੇ ਇਨ੍ਹਾਂ ਅਦਾਰਿਆਂ ਦੇ ਪ੍ਰਤੀਨਿੱਧ (ਮੈਂਬਰ) ਦੀ ਚੋਣ ਵਿੱਚ ਬਤੌਰ ਉਮੀਦਵਾਰ ਭਾਗ ਲੈਣ ਤੋਂ ਵੀ ਰੋਕਿਆ ਜਾਂਦਾ ਹੈ, ਕਿਉਂਕਿ ਪੰਜਾਬ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 208 (1)(K) ਵਿੱਚ ਕੀਤੇ ਉਪਬੰਧ ਵਿੱਚ ਕਿ ਜਿਹੜਾ ਗਰਾਮ ਸਭਾ ਦਾ ਮੈਂਬਰ ਕਿਸੇ ਸਥਾਨਿਕ ਅਥਾਰਟੀ ਦੀ ਜਮੀਨ ਤੇ ਨਜ਼ਾਇਜ਼ ਕਾਬਜ਼ ਹੈ, ਉਹ ਪੰਚਾਇਤੀ ਰਾਜ ਅਦਾਰਿਆਂ ਦੀ ਚੋਣ ਵਿੱਚ ਭਾਗ ਨਹੀਂ ਲੈ ਸਕਦਾ। ਅਜਿਹਾ ਹੋਣ ਨਾਲ ਇਨ੍ਹਾਂ ਗਰੀਬ ਵਰਗ ਦੇ ਪਰਿਵਾਰਾਂ ਨੂੰ ਕਾਰਤ ਦੇ ਸੰਵਿਧਾਨ ਵਲੋਂ ਮਿਲਿਆ ਮੁਢਲਾ ਅਧਿਕਾਰ ਕਿ ਉਹ ਲੋਕ ਰਾਜ ਦੀ ਮੁਢਲੀ ਕੜੀ ਗਰਾਮ ਪੰਚਾਇਤ ਦੀ ਚੋਣ ਲੜ ਕੇ ਇਸ ਦੇ ਮੈਂਬਰ ਬਣਨ, ਤੋਂ ਵੀ ਵਾਂਝੇ ਰੱਖਿਆ ਜਾਂਦਾ ਹੈ, ਜੋ ਇਨ੍ਹਾਂ ਵਰਗਾਂ ਨਾਲ ਘੋਰ ਬੇਇਨਸਾਫੀ ਹੈ।

ਪੰਜਾਬ ਵਿਲੇਜ਼ ਕਾਮਨ ਲੈਂਡਜ਼ (ਰੈਗੂਲੇਸ਼ਨ) ਐਕਟ, 1961 ਅਧੀਨ ਬਣਾਏ ਗਏ ਪੰਜਾਬ ਵਿਲੇਜ਼ ਕਾਮਨ ਲੈਂਡਜ਼ (ਰੈਗੂਲੇਸ਼ਨ) ਰੂਲਜ਼, 1964 ਦੇ ਨਿਯਮ 13-ਏ ਅਨੁਸਾਰ ਗਰਾਮ ਪੰਚਾਇਤ ਪੰਜਾਬ ਸਰਕਾਰ ਦੀ ਮੰਨਜ਼ੂਰੀ ਲੈਣ ਉਪਰੰਤ ਸ਼ਾਮਲਾਤ ਜ਼ਮੀਨ ਵਿੱਚੋਂ ਗਰਾਮ ਸਭਾ ਏਰੀਆ ਵਿੱਚ ਰਹਿ ਰਹੇ ਕਮਜ਼ੋਰ ਵਰਗ ਦੇ ਬੇ ਜਮੀਨੇ ਕਾਮਿਆਂ ਨੂੰ ਰਿਹਾਇਸ਼ੀ ਮਕਾਨ ਬਣਾਉਣ ਲਈ ਗਰਾਮ ਸਭਾ ਏਰੀਏ ਵਿੱਚ ਮੁਢਲੇ ਜ਼ਮੀਨ ਦੇ ਸਕਦੀ ਹੈ। ਇਸ ਅਨੁਸਾਰ ਜਿਹੜੀ ਗਰਾਮ ਪੰਚਾਇਤ ਪਿੰਡ ਦੇ ਬੇਜਮੀਨੇ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਮੁਢਲੇ ਜ਼ਮੀਨ ਦੇਣਾ ਚਾਹੇ ਉਹ ਅਜਿਹਾ ਗਰਾਮ ਸਭਾ ਦੀ ਮੀਟਿੰਗ ਕਰਕੇ ਕਰ ਸਕਦੀ ਹੈ।

ਇਸ ਪ੍ਰਤੀ ਕ੍ਰਿਰਿਆ ਵਿੱਚ ਤੇਜ਼ੀ ਲਿਆਉਣ ਲਈ ਸਰਕਾਰ ਨੇ ਇਹ ਅਧਿਕਾਰ ਸਬੰਧਤ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਵੀ ਦੇਣ ਦਾ ਫੈਸਲਾ ਕੀਤਾ ਹੈ, ਜਿਸ ਤਾਰੇ ਹੁਕਮ ਅਨੁਸਾਰ ਤੌਰ ਤੇ ਕੀਤੇ ਜਾਣੇ ਹਨ। ਸਬੰਧਤ ਡਿਪਟੀ ਕਮਿਸ਼ਨਰ ਪਾਸ ਕੇਸ ਜਾਣ ਤੋਂ ਪਹਿਲਾਂ ਗਰਾਮ ਪੰਚਾਇਤ ਵਲੋਂ ਮਤਾ ਪਾ ਕੇ ਅਤੇ ਗਰਾਮ ਸਭਾ ਦੀ ਮੀਟਿੰਗ ਬੁਲਾ ਕੇ ਲਾਭ ਪਾਤਰੀਆਂ ਦੀ ਚੋਣ ਕੀਤੀ ਜਾਵੇਗੀ, ਜਿਸ ਵਿੱਚ ਹਰ ਲਾਭ ਪਾਤਰੀ ਦੇ ਰਿਹਾਇਸ਼ੀ ਮਕਾਨ ਅਧੀਨ ਆਇਆ ਗਰਾਮ ਪੰਚਾਇਤ ਦਾ ਰਕਬਾ ਦਰਜ ਕੀਤਾ ਜਾਵੇਗਾ। ਇਸ ਉਪਰੰਤ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਾਰੇ ਦਸਤਾਵੇਜ਼ ਵੇਖ ਕੇ ਕੇਸ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਭੇਜੇਗਾ, ਜੋ ਆਪਣੀ ਸਿਫਾਰਸ਼ਾਂ ਨਾਲ ਕੇਸ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਅੰਤਿਮ ਹੁਕਮ ਪਾਸ ਕਰਨ ਲਈ ਪੇਸ਼ ਕਰੇਗਾ। ਇਸ ਸਕੀਮ ਅਧੀਨ ਗਰਾਮ ਪੰਚਾਇਤ ਦੀ ਸ਼ਾਮਲਾਤ ਜ਼ਮੀਨ ਵਿੱਚ ਬਣੇ ਹੋਏ ਮਕਾਨ ਲਈ ਦਿੱਤੀ ਜਾਣ ਵਾਲੀ ਅਜਿਹੀ ਜ਼ਮੀਨ ਦਾ ਮਾਲਕੀ ਅਧਿਕਾਰ ਹੇਠ, ਲਿਖੀਆਂ ਸੇਧਾਂ/ਲੀਹਾਂ ਅਤੇ ਹਦਾਇਤਾਂ ਅਧੀਨ ਹੀ ਦਿੱਤਾ ਜਾਵੇਗਾ:-

1. ਇਸ ਸਕੀਮ ਅਧੀਨ ਕਿਹੜਾ ਵਿਅਕਤੀ ਹੱਕਦਾਰ ਹੋਵੇਗਾ


- 1) ਇਸ ਸਕੀਮ ਅਧੀਨ ਲਾਭ ਲੈਣ ਵਾਲੇ ਲਾਭ ਪਾਤਰੀ ਨੇ ਸਬੰਧਤ ਗਰਾਮ ਸਭਾ ਖੇਤਰ ਵਿੱਚ ਗਰਾਮ ਪੰਚਾਇਤ ਦੀ ਸ਼ਾਮਲਾਤ ਜ਼ਮੀਨ ਵਿੱਚ ਰਿਹਾਇਸ਼ੀ ਮਕਾਨ ਬਣਾਇਆ ਹਵੇ ਅਤੇ ਉਹ ਗਰਾਮ ਸਭਾ ਖੇਤਰ ਵਿੱਚ ਇਸ ਦਾ ਵੋਟਰ ਦਰਜ ਹੋਵੇ।
- 2) ਲਾਭ ਪਾਤਰ ਅਨੁਸੂਚਿਤ ਜਾਤੀ ਜਾਂ ਵਿਮੁਕਤ ਜਾਤੀ, ਜਿਸ ਵਿੱਚ ਬਾਜੀਗਰ ਜਾਤੀ ਵੀ ਸ਼ਾਮਿਲ ਹੈ, ਨਾਲ ਸਬੰਧ ਰੱਖਦੇ ਹੋਣ।
- 3) ਇਸ ਸਕੀਮ ਅਧੀਨ ਲਾਭ ਲੈਣ ਵਾਲਾ ਵਿਅਕਤੀ ਸ਼ਾਦੀ-ਸੁਦਾ ਜਾਂ 45 ਸਾਲ ਤੋਂ ਵੱਧ ਉਮਰ ਦਾ ਕੁਆਰਾ ਬਾਲਗ ਹੋਣਾ ਚਾਹੀਦਾ ਹੈ।
- 4) ਲਾਭ ਪਾਤਰ ਬੇ ਜ਼ਮੀਨਾ ਕਾਮਾ (Land less worker) ਹੋਵੇ।

2. ਲਾਭ ਪਾਤਰੀਆਂ ਦੀ ਚੋਣ

- 1) ਲਾਭ ਪਾਤਰੀਆਂ ਦੀ ਚੋਣ ਗਰਾਮ ਸਭਾ ਵਲੋਂ ਆਮ ਇਜਲਾਸ ਵਿੱਚ ਕੀਤੀ ਜਾਵੇਗੀ।
- 2) ਗਰਾਮ ਸਭਾ ਆਪਣੀ ਆਮ ਮੀਟਿੰਗ ਕਰਕੇ ਆਪਣੇ ਸਭਾ ਖੇਤਰ ਵਿੱਚ ਰਹਿ ਰਹੇ ਅਜਿਹੇ ਗੈਰ ਜ਼ਮੀਨੇ ਅਨੁਸੂਚਿਤ ਜਾਤੀਆਂ ਅਤੇ ਵਿਮੁਕਤ ਜਾਤੀਆਂ, ਜਿਸ ਵਿੱਚ ਬਾਜੀਗਰ ਜਾਤੀ ਵੀ ਸ਼ਾਮਿਲ ਹੈ, ਦੇ ਪਰਿਵਾਰ ਜੋ ਸ਼ਾਮਲਾਤ ਜ਼ਮੀਨ ਵਿੱਚ ਰਿਹਾਇਸ਼ੀ ਮਕਾਨ ਬਣਾ ਕੇ ਰਹਿ ਰਹੇ ਹੋਣ, ਨੂੰ ਲਾਭ ਪਾਤਰ ਵਜੋਂ ਚੋਣ ਕਰੇਗੀ, ਜੋ ਇਸ ਸਕੀਮ ਅਧੀਨ ਅਜਿਹੀ ਜ਼ਮੀਨ ਲੈਣ ਦੇ ਹੱਕਦਾਰ ਹੋਣਗੇ।


- 3) ਲਾਭ ਪਾਤਰੀਆਂ ਦੀ ਚੋਣ ਕਰਨ ਸਮੇਂ ਗਰਾਮ ਸਭਾ ਵਲੋਂ ਕੋਈ ਪੱਖਪਾਤੀ ਰੁਵੱਈਆ ਨਹੀਂ ਆਪਣਾਇਆ ਜਾਵੇਗਾ।
3. ਗਰਾਮ ਸਭਾ ਲਈ ਮਤਾ ਪਾਸ ਕਰਨ ਤੋਂ ਪਹਿਲਾਂ ਧਿਆਨ ਦੇਣ ਯੋਗ ਗੱਲਾਂ
 - 1) ਇਸ ਸਕੀਮ ਅਧੀਨ ਲਾਭ ਪਾਤਰਾਂ ਨੂੰ ਉਹ ਹੀ ਜਗ੍ਹਾ ਦਿੱਤੀ ਜਾਵੇਗੀ ਜਿਸ ਉੱਤੇ ਉਸ ਲਾਭ ਪਾਤਰ ਨੇ ਆਪਣਾ ਰਿਹਾਇਸ਼ੀ ਮਕਾਨ ਮਿਤੀ 15-08-2008 ਤੋਂ ਪਹਿਲਾਂ ਬਣਾਇਆ ਹੋਵੇ।
4. ਮਕਾਨ ਹੇਠ ਆਏ ਰਕਬੇ ਦੀ ਅਲਾਟਮੈਂਟ ਸਬੰਧੀ ਲਗਾਈਆਂ ਜਾਣ ਵਾਲੀਆਂ ਸ਼ਰਤਾਂ
 - 1) ਜਿਸ ਲਾਭ ਪਾਤਰੀ ਨੂੰ ਇਸ ਸਕੀਮ ਅਧੀਨ ਜ਼ਮੀਨ ਦਿੱਤੀ ਜਾਵੇਗੀ ਉਹ ਉਸ ਜ਼ਮੀਨ ਨੂੰ ਅੱਗੇ ਵੇਚ ਜਾਂ ਬਦਲ ਨਹੀਂ ਸਕੇਗਾ ਅਤੇ ਨਾ ਹੀ ਅੱਗੇ ਕਿਸੇ ਨੂੰ ਰਹਿਣ ਆਦਿ ਕਰ ਸਕੇਗਾ। ਲੇਕਿਨ ਮਕਾਨ ਉਸਾਰੀ ਦੇ ਲਈ ਕਰਜ਼ਾ ਲੈਣ ਲਈ ਉਸ ਨੂੰ ਇਹ ਜ਼ਮੀਨ ਰਹਿਣ ਕਰਨ ਦੀ ਇਜ਼ਾਜ਼ਤ ਹੋਵੇਗੀ।
5. ਡਿਪਟੀ ਕਮਿਸ਼ਨਰ ਵਲੋਂ ਇਸ ਸਕੀਮ ਅਧੀਨ ਪ੍ਰਵਾਨਗੀ ਦੇਣ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ।
 - 1) ਕੇਸ ਦੀ ਪ੍ਰਵਾਨਗੀ ਦੇਣ ਸਮੇਂ ਗਰਾਮ ਸਭਾ ਦਾ ਮਤਾ ਦੇਖਣਾ ਜ਼ਰੂਰੀ ਹੋਵੇਗਾ ਜਿਸ ਵਿੱਚ ਲਾਭ ਪਾਤਰ ਦੀ ਚੋਣ ਕੀਤੀ ਗਈ ਹੋਵੇ।
 - 2) ਕੇਸ ਦੇ ਨਾਲ ਦਿੱਤੀ ਜਾਣ ਵਾਲੀ ਜ਼ਮੀਨ ਦੀ ਜਮਾਂਬੰਦੀ ਲਗਵਾਉਣੀ ਜ਼ਰੂਰੀ ਹੋਵੇਗੀ ਤਾਂ ਕਿ ਭਵਿੱਖ ਵਿੱਚ ਮਾਲਕੀ ਸਬੰਧੀ ਕੋਈ ਝਗੜਾ ਉਤਪੰਨ ਨਾ ਹੋਵੇ।
 - 3) ਡਿਪਟੀ ਕਮਿਸ਼ਨਰ ਇਹ ਵੀ ਯਕੀਨੀ ਬਣਾਉਣਗੇ ਕਿ ਇਸ ਸਕੀਮ ਅਧੀਨ ਅਲਾਟ ਕੀਤੀ ਗਈ ਜਗ੍ਹਾ ਹਰ ਕਿਸਮ ਦੇ ਭਾਰ ਤੋਂ ਮੁਕਤ ਹੈ।
 - 4) ਇਸ ਸਕੀਮ ਅਧੀਨ ਦਿੱਤੀ ਜਾਣ ਵਾਲੀ ਜ਼ਮੀਨ ਦਾ ਨਕਸ਼ਾ (ਅਕਸਸਜਰਾ) ਕੇਸ ਦੇ ਨਾਲ ਸ਼ਾਮਲ ਕਰਾਉਣਾ ਜ਼ਰੂਰੀ ਹੋਵੇਗਾ।
 - 5) ਡਿਪਟੀ ਕਮਿਸ਼ਨਰ ਆਪਣੇ ਪੱਧਰ ਤੇ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਲਾਭ ਪਾਤਰ ਦੀ ਚੋਣ ਸਹੀ ਕੀਤੀ ਗਈ ਹੈ ਅਤੇ ਲਾਭ ਪਾਤਰ ਹਰ ਪੱਖੋਂ ਇਸ ਸਕੀਮ ਅਧੀਨ ਯੋਗ ਪਾਏ ਗਏ ਹਨ ਅਤੇ ਕਿਸੇ ਵੀ ਗਲਤ ਲਾਭ ਪਾਤਰੀ ਦੀ ਚੋਣ ਨਹੀਂ ਕੀਤੀ ਗਈ।
 - 6) ਡਿਪਟੀ ਕਮਿਸ਼ਨਰ ਇਸ ਸਕੀਮ ਅਧੀਨ ਕੇਸਵਾਰ ਦਿੱਤੀ ਗਈ ਜ਼ਮੀਨ ਦੀ ਮਹੀਨਾਵਾਰ ਅਤੇ ਬਲਾਕਵਾਰ ਰਿਪੋਰਟ ਮੁੱਖ ਦਫਤਰ (ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ) ਨੂੰ ਭੇਜਣੀ ਯਕੀਨੀ ਬਣਾਉਣਗੇ।

- 7) ਸਮਸ਼ਾਨ ਘਾਟ ਜਾਂ ਕਬਰਤਸਾਨ ਜਾਂ ਹੱਡਾ ਰੋੜੀ ਜਾਂ ਟਾੱਟੀਆਂ ਲਈ ਜਾਂ ਕਿਸੇ ਧਾਰਮਿਕ ਸਥਾਨ ਲਈ ਰਿਜ਼ਰਵ ਕੀਤੀ ਗਈ ਥਾਂ ਵਿੱਚੋਂ ਇਸ ਸਕੀਮ ਅਧੀਨ ਕਿਸੇ ਲਾਭਪਾਤਰ ਨੂੰ ਜ਼ਮੀਨ ਨਹੀਂ ਦਿੱਤੀ ਜਾਵੇਗੀ।
- 8) ਅਲਾਟਮੈਂਟ ਕਰਨ ਉਪਰੰਤ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਬੰਧਤ ਲਾਭ ਪਾਤਰੀ ਨੂੰ ਸੰਨਦ ਜਾਰੀ ਕਰੇਗਾ, ਜਿਸ ਦਾ ਨਮੂਨਾ ਅਲੱਗ ਤੌਰ ਤੇ ਭੇਜਿਆ ਜਾ ਰਿਹਾ ਹੈ।


 ਸਕੱਤਰ, ਪੰਜਾਬ ਸਰਕਾਰ,
 ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ,
 ਚੰਡੀਗੜ੍ਹ।

ਪਿੱਠ ਅੰਕਣ ਨੰ: 15/12/2008/ਐਲ.ਡੀ.1/ ਪਾਲਿਸੀ/33978-36/78 ਮਿਤੀ: 14/8/2008
 ਉਪਰੋਕਤ ਦਾ ਇਕ ਉਤਾਰਾ ਹੇਠ ਲਿਖਿਆਂ ਨੂੰ ਸੂਚਨਾ ਅਤੇ ਲੋੜੀਂਦੀ ਕਾਰਵਾਈ ਲਈ ਭੇਜਿਆ ਜਾਂਦਾ ਹੈ:-

1. ਡਵੀਜ਼ਨਲ ਡਿਪਟੀ ਡਾਇਰੈਕਟਰ, ਪੰਚਾਇਤ, ਪਟਿਆਲਾ, ਫਿਰੋਜ਼ਪੁਰ ਅਤੇ ਜਲੰਧਰ;
2. ਸਮੂਹ ਵਧੀਕ ਡਿਪਟੀ ਕਮਿਸ਼ਨਰ (ਵਿਕਾਸ);
3. ਸਮੂਹ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ;
4. ਸਮੂਹ ਉਪ ਮੁੱਖ ਕਾਰਜਕਾਰੀ ਅਫਸਰ ਜ਼ਿਲਾ ਪ੍ਰੀਸ਼ਦ;
5. ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ।


 ਡਿਪਟੀ ਡਾਇਰੈਕਟਰ (ਐਲ.ਡੀ.)
 ਵਾਸਤੇ: ਸਕੱਤਰ, ਪੰਜਾਬ ਸਰਕਾਰ,
 ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ,
 ਚੰਡੀਗੜ੍ਹ।